

ਅਟਲ ਪੈਨਸ਼ਨ ਯੋਜਨਾ

ਭਾਰਤ ਸਰਕਾਰ ਦੀ ਗਾਰੰਟੀਸ਼ੁਦਾ ਪੈਨਸ਼ਨ ਸਕੀਮ

(ਘੱਟੋ-ਘੱਟ ਨਿਵੇਸ਼, ਬੁਢਾਪੇ ਦੌਰਾਨ ਵੱਧ ਤੋਂ ਵੱਧ ਲਾਭ)

ਜੇਕਰ ਤੁਹਾਡੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ, ਤਾਂ ਤੁਸੀਂ ਅਟਲ ਪੈਨਸ਼ਨ ਯੋਜਨਾ ਵਿੱਚ ਸ਼ਾਮਲ ਹੋ ਸਕਦੇ ਹੋ। ਅੱਜ ਹੀ ਆਪਣੀ ਨਜ਼ਦੀਕੀ ਬੈਂਕ ਸ਼ਾਖਾ/ਡਾਕਘਰ ਨਾਲ ਸੰਪਰਕ ਕਰੋ।

* 1 ਅਕਤੂਬਰ, 2022 ਤੋਂ, ਕੋਈ ਵੀ ਨਾਗਰਿਕ ਜੋ ਆਮਦਨ ਕਰ ਦਾਤਾ ਹੈ (ਇਨਕਮ ਟੈਕਸ ਐਕਟ, 1961 ਦੇ ਅਧੀਨ), ਏ ਪੀ ਵਾਈ ਵਿੱਚ ਸ਼ਾਮਲ ਹੋਣ ਲਈ ਯੋਗ ਨਹੀਂ ਹੋਵੇਗਾ।

ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਇੱਥੇ ਜਾਓ:

- PFRDA ਵੈੱਬਸਾਈਟ: <https://www.pfrda.org.in/> >>NPS>>ਅਟਲ ਪੈਨਸ਼ਨ ਯੋਜਨਾ>> ਏ ਪੀ ਵਾਈ ਸਕੀਮ ਦੇ ਵੇਰਵੇ, <https://www.pfrda.org.in/>>>NPS>> ਅਟਲ ਪੈਨਸ਼ਨ ਯੋਜਨਾ>> ਅਕਸਰ ਪੁੱਛੇ ਜਾਂਦੇ ਸਵਾਲ।

ਜਾਂ

- ਪ੍ਰੋਟੀਨ- ਸੀ ਆਰ ਏ ਵੈੱਬਸਾਈਟ: www.npskra.nsdl.co.in >> ਹੋਮ>> ਅਟਲ ਪੈਨਸ਼ਨ ਯੋਜਨਾ>> ਜਾਣ-ਪਛਾਣ >> ਏ ਪੀ ਵਾਈ ਸਕੀਮ ਦੇ ਵੇਰਵੇ, www.npskra.nsdl.co.in >> ਹੋਮ>> ਅਟਲ ਪੈਨਸ਼ਨ ਯੋਜਨਾ>> ਅਕਸਰ ਪੁੱਛੇ ਜਾਂਦੇ ਸਵਾਲ >> ਏ ਪੀ ਵਾਈ ਅਕਸਰ ਪੁੱਛੇ ਜਾਂਦੇ ਸਵਾਲ

- ਸਵਾਲਾਂ ਦੇ ਰੀਅਲ ਟਾਈਮ ਰੈਜ਼ੋਲਿਊਸ਼ਨ ਲਈ ਏ ਪੀ ਵਾਈ ਚੈਟ ਬੋਟ (ਕੋ ਵਾਈ ਐਨ ਏ) ਪ੍ਰੋਟੀਨ ਸੀਆਰਏ ਵੈੱਬਸਾਈਟ ਤੇ ਉਪਲਬਧ ਹੈ।



ਜਾਂ

- ਐਨ ਪੀ ਐਸ ਟਰੱਸਟ ਦੀ ਵੈੱਬਸਾਈਟ: <http://www.npstrust.org.in> >> ਅਟਲ ਪੈਨਸ਼ਨ ਯੋਜਨਾ >> APYSchemedetails.pdf, <http://www.npstrust.org.in> >> ਅਟਲ ਪੈਨਸ਼ਨ ਯੋਜਨਾ >> APYFAQs10092015.pdf

ਜਾਂ

- ਪੀ ਐਫ ਆਰ ਡੀ ਏ ਦੇ ਅਟਲ ਪੈਨਸ਼ਨ ਯੋਜਨਾ ਹੈਲਪ ਡੈਸਕ (ਟੋਲ ਫ੍ਰੀ) ਨੂੰ 1800 1100 69 ਤੇ ਕਾਲ ਕਰੋ।

ਜਾਂ

- ਏ ਪੀ ਵਾਈ ਪੋਡਕਾਸਟ ਸੁਣੋ

ਜਾਂ



- ਏ ਪੀ ਵਾਈ ਯੂ ਟਿਊਬ ਵੀਡੀਓ ਦੇਖੋ



ਏ ਪੀ ਵਾਈ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ

- ਏ ਪੀ ਵਾਈ ਭਾਰਤ ਸਰਕਾਰ ਦੁਆਰਾ 60 ਸਾਲ ਦੀ ਉਮਰ ਤੋਂ ਬਾਅਦ 1000 ਰੁਪਏ, 2000 ਰੁਪਏ, 3000 ਰੁਪਏ, 4000 ਰੁਪਏ ਅਤੇ 5000 ਰੁਪਏ ਦੀ ਘੱਟੋ-ਘੱਟ ਗਾਰੰਟੀਸ਼ੁਦਾ ਮਹੀਨਾਵਾਰ ਪੈਨਸ਼ਨ ਦੀ ਚੋਣ ਦੀ ਪੇਸ਼ਕਸ਼ ਕਰਦਾ ਹੈ।
- ਏ ਪੀ ਵਾਈ ਖਾਤਾ ਖੋਲ੍ਹਣ ਲਈ, ਇੱਕ ਵਿਅਕਤੀ 18 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਉਸਨੂੰ ਆਮਦਨ ਕਰ ਦਾਤਾ ਨਹੀਂ ਹੋਣਾ ਚਾਹੀਦਾ ਹੈ।
- ਏ ਪੀ ਵਾਈ ਖਾਤਾ ਖੋਲ੍ਹਣ ਵੇਲੇ ਨਾਮਜ਼ਦਗੀ ਅਤੇ ਜੀਵਨ ਸਾਥੀ ਦੇ ਵੇਰਵੇ ਪ੍ਰਦਾਨ ਕਰਨਾ ਲਾਜ਼ਮੀ ਹੈ।
- ਸੇਵਿੰਗ ਬੈਂਕ ਖਾਤੇ ਤੋਂ ਆਟੋ ਡੈਬਿਟ ਸਹੂਲਤ ਰਾਹੀਂ ਮਾਸਿਕ ਜਾਂ ਤਿਮਾਹੀ ਜਾਂ ਛਿਮਾਹੀ ਆਧਾਰ 'ਤੇ ਯੋਗਦਾਨ ਪਾਇਆ ਜਾ ਸਕਦਾ ਹੈ।

60 ਦੀ ਉਮਰ ਤੋਂ ਬਾਅਦ ਏ ਪੀ ਵਾਈ ਦੇ ਤੀਹਰੇ ਲਾਭ



1. ਗਾਹਕਾਂ ਨੂੰ 1000 ਰੁਪਏ ਤੋਂ 5000 ਰੁਪਏ ਪ੍ਰਤੀ ਮਹੀਨਾ ਦੀ ਉਮਰ ਭਰ ਲਈ ਘੱਟੋ-ਘੱਟ ਗਾਰੰਟੀਸ਼ੁਦਾ ਪੈਨਸ਼ਨ



2. ਗਾਹਕ ਦੀ ਮੌਤ ਤੋਂ ਬਾਅਦ ਜੀਵਨ-ਸਾਥੀ ਨੂੰ ਜੀਵਨ ਭਰ ਲਈ ਉਹੀ ਪੈਨਸ਼ਨ।



3. ਗਾਹਕ ਅਤੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਨਾਮਜ਼ਦ ਵਿਅਕਤੀ ਨੂੰ 60 ਸਾਲ ਦੀ ਉਮਰ ਤੱਕ ਜਮ੍ਹਾਂ ਕੀਤੀ ਕੁਲ ਪੈਨਸ਼ਨ ਰਾਸ਼ੀ ਦੀ ਵਾਪਸੀ।

ਏ ਪੀ ਵਾਈ ਵਿੱਚ ਕਿਵੇਂ ਸ਼ਾਮਲ ਹੋਣਾ ਹੈ ਜਾਂ ਗਾਹਕ ਬਣਨਾ ਹੈ

- ਅਰਜ਼ੀ ਫਾਰਮ ਭਰੋ ਅਤੇ ਇਸਨੂੰ ਆਪਣੇ ਬੈਂਕ ਵਿੱਚ ਜਮ੍ਹਾਂ ਕਰੋ।
- ਜਾਂ
- ਆਧਾਰ ਈ ਕੇ ਵਾਈ ਸੀ ਦੀ ਵਰਤੋਂ ਕਰਕੇ ਐਨਲਾਈਨ ਐਨਬੋਰਡਿੰਗ ਪਲੇਟਫਾਰਮ <https://enps.nsdl.com/eNPS/ApySubRegistration.html>



ਜਾਂ

- ਏ ਪੀ ਵਾਈ ਮੋਬਾਈਲ ਐਪਲੀਕੇਸ਼ਨ ਦੁਆਰਾ ਏ ਪੀ ਵਾਈ ਰਜਿਸਟ੍ਰੇਸ਼ਨ ਜੋ ਏ ਪੀ ਵਾਈ ਉਪਭੋਗਤਾਵਾਂ ਲਈ ਮੁਫਤ ਉਪਲਬਧ ਹੈ। ਐਂਡਰਾਇਡ ਉਪਭੋਗਤਾ ਖੋਜ ਵਿਕਲਪ ਵਿੱਚ 'ਏ ਪੀ ਵਾਈ ਅਤੇ ਐਨ ਪੀ ਐਸ ਲਾਈਟ' ਟਾਈਪ ਕਰਕੇ ਗੂਗਲ ਪਲੇ ਸਟੋਰ ਤੋਂ ਏ ਪੀ ਵਾਈ ਮੋਬਾਈਲ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹਨ।



ਜਾਂ

- ਆਪਣੇ ਬੈਂਕ ਦੇ ਆਪਣੇ ਨੈੱਟ ਬੈਂਕਿੰਗ ਖਾਤੇ ਵਿੱਚ ਲੋਗਇਨ ਕਰੋ ਅਤੇ

ਜਾਂ

- ਬੈਂਕ ਦੇ ਵੈੱਬ ਪੋਰਟਲ ਤੇ ਜਾਓ ਅਤੇ ਸਿੱਧੇ ਏ ਪੀ ਵਾਈ ਲਈ ਅਰਜ਼ੀ ਦਿਓ। (ਜੇਕਰ ਤੁਹਾਡੇ ਬੈਂਕ ਦੁਆਰਾ ਪ੍ਰਦਾਨ ਕੀਤਾ ਗਿਆ ਹੈ)